

# India's humanitarian assistance to Afghanistan

June 02, 2022

.....

## ਅਫਗਾਨਿਸਤਾਨ ਨੂੰ ਭਾਰਤ ਵੱਲੋਂ ਮਨੁੱਖੀ ਮਦਦ

2 ਜੂਨ, 2022

1. ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (PAI) ਦੀ ਅਗਵਾਈ ਹੇਠ ਇੱਕ ਟੀਮ ਇਸ ਸਮੇਂ ਅਫਗਾਨਿਸਤਾਨ ਵਿੱਚ ਸਾਡੀ ਮਨੁੱਖੀ ਸਹਾਇਤਾ ਦੀ ਸਪੁਰਦਗੀ ਦੀ ਨਿਗਰਾਨੀ ਕਰਨ ਲਈ ਕਾਬੁਲ ਦੇ ਦੌਰੇ 'ਤੇ ਹੈ।
2. ਇਸ ਦੌਰੇ ਦੌਰਾਨ ਇਹ ਮਨੁੱਖੀ ਸਹਾਇਤਾ ਦੀ ਵੰਡ ਵਿੱਚ ਸ਼ਾਮਲ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਮਿਲੇਗੀ। ਇਸ ਤੋਂ ਛੁੱਟ ਇਸ ਟੀਮ ਵੱਲੋਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤੇ ਜਾਣ ਕਰਨ ਦੀ ਉਮੀਦ ਹੈ, ਜਿੱਥੇ ਭਾਰਤੀ ਪ੍ਰੋਗਰਾਮ/ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ।
3. ਇਹ ਗੱਲ ਗੌਰਤਲਬ ਹੈ ਕਿ ਅਫਗਾਨੀ ਲੋਕਾਂ ਦੀਆਂ ਮਨੁੱਖੀ ਲੋੜਾਂ ਦੇ ਪ੍ਰਤੀਕਰਮ ਵਜੋਂ ਭਾਰਤ ਨੇ ਅਫਗਾਨੀ ਲੋਕਾਂ ਨੂੰ ਮਨੁੱਖੀ ਸਹਾਇਤਾ ਦੇਣ ਦਾ ਫੈਸਲਾ ਕੀਤਾ। ਇਸ ਕੋਸ਼ਿਸ਼ ਦੇ ਤਹਿਤ ਅਸੀਂ ਪਹਿਲਾਂ ਹੀ ਮਨੁੱਖੀ ਸਹਾਇਤਾ ਦੀਆਂ ਕਈ ਖੇਪਾਂ ਭੇਜ ਚੁੱਕੇ ਹਾਂ, ਜਿਨ੍ਹਾਂ ਵਿੱਚ 20,000 ਮੀਟਰਕ ਟਨ ਕਣਕ, 13 ਟਨ ਦਵਾਈਆਂ, ਕੋਵਿਡ ਵੈਕਸੀਨ ਦੀਆਂ 500,000 ਖੁਰਾਕਾਂ ਅਤੇ ਸਰਦੀਆਂ ਦੇ ਕੱਪੜੇ ਸ਼ਾਮਲ ਹਨ। ਇਹ ਖੇਪ ਭਾਰਤ ਗਾਂਧੀ ਚਿਲਡਰਨ ਹਸਪਤਾਲ (ਕਾਬੁਲ) ਅਤੇ ਸੰਯੁਕਤ ਰਾਸ਼ਟਰ ਦੀਆਂ ਵਿਸ਼ੇਸ਼ ਏਜੰਸੀਆਂ, ਜਿਨ੍ਹਾਂ ਵਿੱਚ WHO ਅਤੇ WFP ਸ਼ਾਮਲ ਹਨ, ਨੂੰ ਸੌਂਪੀਆਂ ਗਈਆਂ ਸਨ। ਇਸ ਤੋਂ ਛੁੱਟ ਭਾਰਤ ਅਫਗਾਨਿਸਤਾਨ ਨੂੰ ਹੋਰ ਮੈਡੀਕਲ ਸਹਾਇਤਾ ਅਤੇ ਅਨਾਜ ਭੇਜਣ ਦੀ ਪ੍ਰਕਿਰਿਆ ਵਿੱਚ ਹੈ।
4. ਅਫਗਾਨ ਭਰਾਵਾਂ ਨਾਲ ਸਾਡੀ ਵਿਕਾਸ ਸਾਂਝੇਦਾਰੀ ਨੂੰ ਜਾਰੀ ਰੱਖਦੇ ਹੋਏ ਅਸੀਂ ਈਰਾਨ ਵਿੱਚ ਅਫਗਾਨੀ ਸ਼ਰਨਾਰਥੀਆਂ ਨੂੰ ਦਿੱਤੇ ਜਾਣ ਲਈ ਭਾਰਤ ਵਿੱਚ ਬਣੇ ਕੋਵੈਕਸਿਨ ਦੀਆਂ 10 ਲੱਖ ਖੁਰਾਕਾਂ ਈਰਾਨ ਨੂੰ ਦਿੱਤੀਆਂ ਹਨ। ਅਸੀਂ ਪੋਲੀਓ ਵੈਕਸੀਨ ਦੀਆਂ ਲਗਭਗ 6 ਕਰੋੜ ਖੁਰਾਕਾਂ ਅਤੇ ਦੋ ਟਨ ਜ਼ਰੂਰੀ ਦਵਾਈਆਂ ਦੀ ਸਪਲਾਈ ਕਰਕੇ UNICEF ਦੀ ਸਹਾਇਤਾ ਵੀ ਕੀਤੀ ਹੈ।
5. ਭਾਰਤ ਦੀ ਵਿਕਾਸ ਅਤੇ ਮਨੁੱਖੀ ਸਹਾਇਤਾ ਦੀ ਸਮੁੱਚੇ ਅਫਗਾਨੀ ਸਮਾਜ ਵਿੱਚ ਵਿਆਪਕ ਪੱਧਰ 'ਤੇ ਸ਼ਲਾਘਾ ਹੋਈ ਹੈ।
6. ਇਸ ਸਬੰਧ ਵਿੱਚ ਭਾਰਤੀ ਟੀਮ ਤਾਲਿਬਾਨ ਦੇ ਸੀਨੀਅਰ ਮੈਂਬਰਾਂ ਨਾਲ ਮੁਲਾਕਾਤ ਕਰੇਗੀ, ਅਤੇ ਅਫਗਾਨੀ ਲੋਕਾਂ ਲਈ ਭਾਰਤ ਦੀ ਮਨੁੱਖੀ ਸਹਾਇਤਾ 'ਤੇ ਚਰਚਾ ਕਰੇਗੀ।
7. ਅਫਗਾਨਿਸਤਾਨ ਦੇ ਲੋਕਾਂ ਨਾਲ ਭਾਰਤ ਦੇ ਇਤਿਹਾਸਕ ਅਤੇ ਸੱਭਿਅਕ ਸਬੰਧ ਹਨ ਅਤੇ ਇਹ ਪੁਰਾਣੇ ਸਬੰਧ ਸਾਡੇ ਨਜ਼ਦੀਕੇ ਨੂੰ ਸੇਧ ਦਿੰਦੇ ਰਹਿਣਗੇ।

ਨਵੀਂ ਦਿੱਲੀ

2 ਜੂਨ, 2022

DISCLAIMER: This is an approximate translation. The original is available in English on MEA's website and may be referred to as the official press release.